



## Domestic and Family Violence Visa Support

# ਘਰੇਲੂ ਅਤੇ ਪਰਿਵਾਰਕ ਹਿੰਸਾ ਅਤੇ ਤੁਹਾਡਾ ਵੀਜ਼ਾ

- ਘਰੇਲੂ ਅਤੇ ਪਰਿਵਾਰਕ ਹਿੰਸਾ ਆਸਟ੍ਰੇਲੀਆ ਵਿੱਚ ਇੱਕ ਜ਼ਰਮ ਹੈ ਅਤੇ ਇਹ ਕਿਸੇ ਵੀ ਹਾਲਤ ਵਿੱਚ ਸਵੀਕਾਰ ਕਰਨ ਯੋਗ ਨਹੀਂ ਹੈ।
- ਅਸੀਂ ਵੀਜ਼ਾ ਧਾਰਕਾਂ ਨੂੰ ਕਿਸੇ ਵੀ ਸਥਿਤੀ ਵਿੱਚ ਵੀਜ਼ੇ ਦੇ ਨਤੀਜੇ ਲਈ ਅਪਮਾਨਜਨਕ ਰਿਸ਼ਤੇ ਵਿੱਚ ਬਣੇ ਰਹਿਣ ਲਈ ਉਤਸ਼ਾਹਤ ਨਹੀਂ ਕਰਦੇ।
- ਵੀਜ਼ਾ ਰੱਦ ਕਰਨਾ ਗੁੰਝਲਦਾਰ ਹੁੰਦਾ ਹੈ ਅਤੇ ਇਹਨਾਂ ਨੂੰ ਹਰੇਕ ਮਾਮਲੇ ਦੇ ਆਧਾਰ 'ਤੇ ਵੱਖ-ਵੱਖ ਵਿਚਾਰਿਆ ਜਾਂਦਾ ਹੈ।
- ਕੇਵਲ ਮੰਤਰੀ ਜਾਂ ਕਿਸੇ ਨੁਮਾਇੰਦਗੀ ਵਾਲੇ ਅਫਸਰ (ਵਿਭਾਗ) ਕੋਲ ਹੀ ਕਿਸੇ ਵਿਅਕਤੀ ਦੇ ਵੀਜ਼ੇ ਨੂੰ ਇਨਕਾਰ ਕਰਨ ਜਾਂ ਰੱਦ ਕਰਨ ਦੀ ਸ਼ਕਤੀ ਹੁੰਦੀ ਹੈ। ਘਰੇਲੂ ਅਤੇ ਪਰਿਵਾਰਕ ਹਿੰਸਾ ਕਰਨ ਵਾਲਾ ਕਿਸੇ ਵਿਅਕਤੀ ਦਾ ਵੀਜ਼ਾ ਰੱਦ ਨਹੀਂ ਕਰ ਸਕਦਾ।
- ਘਰੇਲੂ ਅਤੇ ਪਰਿਵਾਰਕ ਹਿੰਸਾ ਦੇ ਕਿਸੇ ਅਪਰਾਧੀ ਨੂੰ ਵੀਜ਼ੇ ਤੋਂ ਇਨਕਾਰ ਕੀਤਾ ਜਾ ਸਕਦਾ ਹੈ ਜਾਂ ਇਸ ਨੂੰ ਰੱਦ ਕੀਤਾ ਜਾ ਸਕਦਾ ਹੈ।
- ਤੁਸੀਂ Visa Entitlement Verification Online (VEVO) ਰਾਹੀਂ ਆਪਣੀ ਵੀਜ਼ਾ ਸਥਿਤੀ ਦੀ ਔਨਲਾਈਨ ਜਾਂਚ ਕਰ ਸਕਦੇ ਹੋ। VEVO ਤੁਹਾਨੂੰ ਵਿਖਾਵੇਗਾ ਕਿ ਤੁਹਾਡੇ ਕੋਲ ਕਿਹੜੀ ਵੀਜ਼ਾ ਹੈ, ਇਸ ਦੀ ਮਿਆਦ ਕਦੋਂ ਸਮਾਪਤ ਹੋ ਜਾਂਦੀ ਹੈ ਅਤੇ ਇਸ ਨਾਲ ਜੁੜੀਆਂ ਕੋਈ ਵੀ ਸ਼ਰਤਾਂ ਹਨ।
  - ਵੇਖੋ: [immi.homeaffairs.gov.au/visas/already-have-a-visa/check-visa-details-and-conditions/overview](https://immi.homeaffairs.gov.au/visas/already-have-a-visa/check-visa-details-and-conditions/overview)
- ਇਹ ਮਹੱਤਵਪੂਰਨ ਹੈ ਕਿ ਵਿਭਾਗ ਦੇ ਕੋਲ ਤੁਹਾਡੇ ਸਭ ਤੋਂ ਵੱਧ ਨਵੀਨਤਮ ਸੰਪਰਕ ਵੇਰਵੇ ਹੋਣ, ਤਾਂ ਜੋ ਅਸੀਂ ਤੁਹਾਡੇ ਵੀਜ਼ੇ ਬਾਰੇ ਮਹੱਤਵਪੂਰਨ ਜਾਣਕਾਰੀ ਦਾ ਸੰਚਾਰ ਕਰ ਸਕੀਏ।
- ਤੁਹਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਤੁਹਾਡੇ ਕੋਲ ਆਪਣਾ ImmiAccount ਹੋਵੇ, ਜਿੱਥੇ ਤੁਸੀਂ ਕਿਸੇ ਵੀ ਵਰਤਮਾਨ ਜਾਂ ਭਵਿੱਖ ਦੀਆਂ ਵੀਜ਼ਾ ਅਰਜ਼ੀਆਂ ਦਾ ਪ੍ਰਬੰਧ ਕਰ ਸਕਦੇ ਹੋ। ਇਹ ਮਹੱਤਵਪੂਰਨ ਹੈ ਕਿ ਇਸ ਨੂੰ ਇੱਕ ਵੱਖਰੇ ਈਮੇਲ ਪਤੇ ਅਤੇ ਪਾਸਵਰਡ ਨਾਲ ਸਥਾਪਤ ਕੀਤਾ ਜਾਵੇ, ਜਿਸ ਤੱਕ ਕੇਵਲ ਤੁਹਾਡੀ ਪਹੁੰਚ ਹੋਵੇ।
  - ਵੇਖੋ: [online.immi.gov.au](https://online.immi.gov.au)
- ਪ੍ਰਵਾਸ ਪ੍ਰਣਾਲੀ ਵਿੱਚ ਆਵਾਗੋਣ ਕਰਨਾ ਮੁਸ਼ਕਿਲ ਹੋ ਸਕਦਾ ਹੈ, ਇਸ ਲਈ ਅਸੀਂ ਤੁਹਾਨੂੰ ਕਿਸੇ ਪੰਜੀਕਰਤ ਪ੍ਰਵਾਸ ਏਜੰਟ ਜਾਂ ਕਾਨੂੰਨੀ ਪੇਸ਼ਾਵਰ ਕੋਲੋਂ ਪ੍ਰਵਾਸ ਲਈ ਸਹਾਇਤਾ ਮੰਗਣ ਲਈ ਉਤਸ਼ਾਹਤ ਕਰਦੇ ਹਾਂ। ਕੁਝ ਕੁ ਪ੍ਰਦਾਤੇ ਘਰੇਲੂ ਅਤੇ ਪਰਿਵਾਰਕ ਹਿੰਸਾ ਅਤੇ ਪ੍ਰਵਾਸ ਦੇ ਮੁੱਦਿਆਂ ਵਿੱਚ ਮੁਹਾਰਤ ਰੱਖਦੇ ਹਨ।
  - ਵੇਖੋ: [immi.homeaffairs.gov.au/help-support/who-can-help-with-your-application/overview](https://immi.homeaffairs.gov.au/help-support/who-can-help-with-your-application/overview)
  - ਵੇਖੋ: [familyviolencelaw.gov.au/](https://familyviolencelaw.gov.au/)
- ਕੁਝ ਭਾਈਵਾਲ ਵੀਜ਼ਾ ਧਾਰਕ ਅਤੇ ਬਿਨੈਕਾਰ ਪਰਿਵਾਰਕ ਹਿੰਸਾ (ਪਰਿਵਾਰਕ ਹਿੰਸਾ ਦੀਆਂ ਵਿਵਸਥਾਵਾਂ) ਨਾਲ ਸਬੰਧਿਤ ਵਿਸ਼ੇਸ਼ ਵਿਵਸਥਾਵਾਂ ਦੇ ਅਧੀਨ ਵਿਚਾਰਨ ਲਈ ਅਰਜ਼ੀ ਦੇ ਸਕਦੇ ਹਨ, ਕਿ ਉਨ੍ਹਾਂ ਨੂੰ ਸਥਾਈ ਵੀਜ਼ਾ ਦਿੱਤਾ ਜਾਣਾ ਚਾਹੀਦਾ ਹੈ।
  - ਵੇਖੋ: [immi.homeaffairs.gov.au/visas/domestic-family-violence-and-your-visa/how-we-can-help](https://immi.homeaffairs.gov.au/visas/domestic-family-violence-and-your-visa/how-we-can-help)
- ਜੇ ਤੁਸੀਂ ਆਪਣੀ ਵੀਜ਼ੇ ਦੀ ਅਵਸਥਾ ਬਾਰੇ ਚਿੰਤਤ ਹੋ, ਤਾਂ ਤੁਸੀਂ ਵਿਭਾਗ ਨਾਲ ਸੰਪਰਕ ਕਰ ਸਕਦੇ ਹੋ ਤਾਂ ਜੋ ਅਸੀਂ ਤੁਹਾਡੀ ਵੀਜ਼ੇ ਦੀ ਅਵਸਥਾ ਨੂੰ ਹੱਲ ਕਰਨ ਅਤੇ ਸਹਾਇਤਾ ਸੇਵਾਵਾਂ ਬਾਰੇ ਜਾਣਕਾਰੀ ਪ੍ਰਦਾਨ ਕਰਵਾਉਣ ਵਿੱਚ ਤੁਹਾਡੀ ਸਹਾਇਤਾ ਕਰ ਸਕੀਏ।

ਵਧੇਰੇ ਜਾਣਕਾਰੀ ਲਈ, ਵੇਖੋ:

[immi.homeaffairs.gov.au/visas/domestic-family-violence-and-your-visa](https://immi.homeaffairs.gov.au/visas/domestic-family-violence-and-your-visa)